

ਜਿਆਦਾ ਮਜ਼ਬੂਤ, ਜਿਆਦਾ ਸਿਹਤਮੰਦ ਓਨਟਾਰਿਓ

2017 ਓਨਟਾਰਿਓ ਬਜਟ




## ਸਿੱਖਿਆ ਵਿੱਚ ਸੁਧਾਰ

ਏ ਬੀ ਸੀ ਸਿੱਖਣ ਤੋਂ ਲੈਕੇ ਪੋਸਟ ਸੈਕੰਡਰੀ ਸਿੱਖਿਆ ਪੂਰੀ ਕਰਨ ਤੱਕ, ਸਿੱਖਿਆ ਇੱਕ ਬਿਹਤਰ ਜੀਵਨ ਦਾ ਨਿਰਮਾਣ ਕਰਨ ਲਈ ਨੀਂਹ ਹੈ। ਓਨਟਾਰਿਓ ਦੇ ਹੋਰ ਜਿਆਦਾ ਵਿਦਿਆਰਥੀ, 85.5%, ਪਹਿਲਾਂ ਨਾਲੋਂ ਵੱਧ ਹਾਈ ਸਕੂਲ ਤੋਂ ਗ੍ਰੈਜੂਏਟ ਕਰ ਰਹੇ ਹਨ। ਅਤੇ ਅਪ੍ਰੈਲ 2016 ਵਿੱਚ, ਓਨਟਾਰਿਓ ਵਿਚਲੇ ਬਾਲਗਾਂ ਵਿੱਚੋਂ 68% ਕੋਲ ਇੱਕ ਪੋਸਟ ਸੈਕੰਡਰੀ ਪ੍ਰਮਾਣ ਪੱਤਰ ਸੀ, 2002 ਵਿੱਚ 56% ਤੋਂ ਵੱਧ ਕੇ – ਔਰਗਨਾਈਜ਼ੇਸ਼ਨ ਫਾਰ ਇਕਨੋਮਿਕ ਐਂਡ ਕੂਆਪਰੇਟਿਵ ਡੇਵੇਲਪਮੈਂਟ (Organization for Economic and Cooperative Development) ਵਿਚਲੇ ਕਿਸੇ ਵੀ ਦੇਸ਼ ਲਈ ਦਰਾਂ ਨਾਲੋਂ ਜਿਆਦਾ।

ਇਸ ਕਰਕੇ ਓਨਟਾਰਿਓ ਇੱਕ ਅਜਿਹੇ ਮਜ਼ਬੂਤ ਸਿੱਖਿਆ ਸਿਸਟਮ ਦਾ ਨਿਰਮਾਣ ਕਰਨਾ ਜਾਰੀ ਰੱਖਣ ਵਾਸਤੇ ਤਿੰਨ ਸਾਲਾਂ ਵਿੱਚ ਵਾਧੂ \$6.4 ਬਿਲੀਅਨ ਦਾ ਨਿਵੇਸ਼ ਕਰ ਰਿਹਾ ਹੈ ਜਿਹੜਾ ਵਿਦਿਆਰਥੀਆਂ ਨੂੰ ਕਾਮਯਾਬੀ ਲਈ ਤਿਆਰ ਕਰਦਾ ਹੈ। 2017 ਦੇ ਸੰਤੁਲਿਤ ਬਜਟ ਵਿੱਚ 2016 ਦੇ ਬਜਟ ਵਿੱਚ ਕੀਤੀ ਗਈ ਵਚਨਬੱਧਤਾ ਤੇ ਅਗੇ ਕੰਮ ਕਰਦੇ ਹੋਏ, 5.5 ਬਿਲੀਅਨ ਡਾਲਰ ਦਾ ਨਵਾਂ ਨਿਵੇਸ਼ ਸ਼ਾਮਲ ਹੈ।

ਮੁਢਲੇ ਸਾਲਾਂ ਤੋਂ ਬਾਲਗ ਅਵਸਥਾ ਤੱਕ ਸਹਾਰਾ




**ਅਸੀਂ ਕਿਵੇਂ ਸਹਾਇਤਾ ਕਰ ਰਹੇ ਹਾਂ**

ਓਨਟਾਰਿਓ ਇਹ ਕਰਕੇ ਕਾਰਵਾਈ ਕਰ ਰਿਹਾ ਹੈ:

- ਸਕੂਲਾਂ ਦਾ ਨਿਰਮਾਣ ਕਰਨ ਅਤੇ ਉਨ੍ਹਾਂ ਨੂੰ ਸੁਧਾਰਨ ਵਿੱਚ ਸਹਾਇਤਾ ਕਰਨ ਲਈ 10 ਸਾਲਾਂ ਦੇ ਦੌਰਾਨ ਲਗਭਗ 16 ਬਿਲੀਅਨ ਡਾਲਰ ਮੁਹੱਈਆ ਕਰਕੇ।
- ਆਦਿਵਾਸੀ ਸਿਖਾਦਰੂਆਂ ਵਾਸਤੇ ਪੋਸਟ ਸੈਕੰਡਰੀ ਸਿੱਖਿਆ ਅਤੇ ਸਿਖਲਾਈ ਦਾ ਸਮਰਥਨ ਕਰਕੇ, ਜਿਸ ਵਿੱਚ ਓਨਟਾਰਿਓ ਵਿਚਲੇ ਆਦਿਵਾਸੀਆਂ ਦੀ ਮਾਲਕੀ ਹੇਠ ਅਤੇ ਉਨ੍ਹਾਂ ਦੁਆਰਾ ਚਲਾਏ ਜਾਣ ਵਾਲੇ ਨੌ ਐਬੋਰਿਜਨਲ ਇੰਸਟੀਟਿਊਸ਼ਨ ਆਫ ਓਨਟਾਰਿਓ ਦੀ ਸਮਰੱਥਾ ਨੂੰ ਵਧਾਉਣਾ ਸ਼ਾਮਲ ਹੈ।
- ਉਨ੍ਹਾਂ ਦੀ ਭਲਾਈ ਅਤੇ ਮਾਨਸਿਕ ਸਿਹਤ ਤੇ ਧਿਆਨ ਕੇਂਦਰਿਤ ਕਰਨ ਵਾਲੇ ਪ੍ਰੋਗਰਾਮਾਂ ਅਤੇ ਸੇਵਾਵਾਂ ਦੇ ਨਾਲ ਵਿਦਿਆਰਥੀਆਂ ਦੇ ਬੌਧਿਕ, ਭਾਵਾਤਮਿਕ, ਸਮਾਜਿਕ ਅਤੇ ਸਰੀਰਕ ਵਿਕਾਸ ਨੂੰ ਸੁਧਾਰ ਕੇ।

- ਕੈਰੀਅਰ ਕਿਕ ਸਟਾਰਟ ਰਣਨੀਤੀ (Career Kick-Start Strategy) ਦੇ ਰਾਹੀਂ ਰੋਜ਼ਗਾਰ ਦਾਤਾਵਾਂ ਦੇ ਨਾਲ ਵਿਦਿਆਰਥੀਆਂ ਅਤੇ ਨਵੇਂ ਗਰੈਜੂਏਟਾਂ ਲਈ 40,000 ਨਵੇਂ ਕੰਮ ਸੰਬੰਧੀ ਸਿੱਖਿਆ ਦੇ ਮੌਕੇ ਉਤਪੰਨ ਕਰਕੇ, ਰੋਜ਼ਗਾਰਦਾਤਾਵਾਂ ਨੂੰ ਉਨ੍ਹਾਂ ਨੂੰ ਨੌਕਰੀਆਂ ਵਾਸਤੇ ਸਿਖਲਾਈ ਦੇਣ ਅਤੇ ਹੁਨਰ ਦੇਣ ਦੇ ਕਾਬਲ ਬਣਾਉਂਦੇ ਹੋਏ ਵਾਸਤਵਿਕ ਦੁਨੀਆਂ ਦੇ ਅਨੁਭਵ ਮੁਹੱਈਆ ਕਰਦੇ ਹੋਏ।
- ਲੋਕਾਂ ਦੁਆਰਾ ਕਮਾਈ ਜਾਣ ਵਾਲੀ ਲੁੜੀਂਦੀ ਨਿਊਨਤਮ ਤਨਖਾਹ ਨੂੰ - \$25,000 ਤੋਂ \$35,000 - ਤੱਕ ਵਧਾ ਕੇ ਤਾਂ ਕਿ ਉਹ ਓਸੈਪ (OSAP) ਕਰਜ਼ਿਆਂ ਦੇ ਪ੍ਰਾਤੀਏ ਭਾਗ ਨੂੰ ਮੋੜਨਾ ਸ਼ੁਰੂ ਕਰਨ ਤੋਂ ਪਹਿਲਾਂ ਮਜ਼ਬੂਤ ਮਾਲੀ ਹੈਸੀਅਤ ਤੇ ਹੋ ਸਕਣ।
- ਪ੍ਰਾਤ ਭਰ ਵਿੱਚ ਪੋਸਟ ਸੈਕੰਡਰੀ ਸਿੱਖਿਆ ਤੱਕ ਪਹੁੰਚ ਨੂੰ ਵਧਾਉਣ ਵਾਸਤੇ ਸੁਵਿਧਾਵਾਂ ਵਿੱਚ ਵਾਧਾ ਅਤੇ ਉਨ੍ਹਾਂ ਦਾ ਆਧੁਨਿਕੀਕਰਨ ਕਰਕੇ ਜਿਸ ਵਿੱਚ ਬਰੈਂਪਟਨ, ਮਾਲਟਨ ਅਤੇ ਮਾਰਖਮ ਵਿੱਚ ਨਵੀਆਂ ਸਾਇਟਾਂ ਸ਼ਾਮਲ ਹਨ।
- ਲਗਭਗ 90,000 ਹੋਰ ਬਾਲਗਾਂ ਲਈ ਓਨਟਾਰੀਓ ਦੀ ਲਾਇਫਲੋਂਗ ਲਰਨਿੰਗ ਐਂਡ ਸਕਿਲਜ਼ ਪਲੈਨ (Ontario Lifelong Learning and Skills Plan) ਰਾਹੀਂ ਹੁਨਰਾਂ ਸੰਬੰਧੀ ਸਿਖਲਾਈ ਅਤੇ ਅੱਪਗ੍ਰੇਡਿੰਗ ਤੱਕ ਜਿਆਦਾ ਅਸਾਨ ਪਹੁੰਚ ਮੁਹੱਈਆ ਕਰਕੇ ਬਾਲਗ ਸਿਖਾਂਦਰੂਆਂ ਲਈ ਪ੍ਰੋਗਰਾਮਾਂ ਅਤੇ ਸੇਵਾਵਾਂ ਵਿੱਚ ਵਾਧਾ ਕਰਕੇ।
- ਨੌਕਰੀ ਤੋਂ ਕੱਢ ਦਿੱਤੇ ਗਏ ਕਾਮਿਆਂ ਨੂੰ ਨਵੀਆਂ ਨੌਕਰੀਆਂ ਲੱਭਣ ਵਿੱਚ ਸਹਾਇਤਾ ਕਰਨ ਲਈ ਸਿਖਲਾਈ ਮੁਹੱਈਆ ਕਰਨ ਵਾਸਤੇ ਸੈਕੰਡ ਕੈਰੀਅਰ ਵਿੱਚ ਸੁਧਾਰ ਕਰਕੇ।

### ਉਸਾਰੀ ਵਾਲੇ ਜਾਂ ਉਸਾਰੀ ਹੇਠ ਸਕੂਲਾਂ ਦੇ ਉਦਾਹਰਣ



### ਸਕੂਲ ਪ੍ਰਾਜੈਕਟ

/ = 10 ਸਕੂਲ

